

 Print Page

Sri Guru Granth Sahib

Displaying 371 of

ਜਿਚਰੁ ਵਸੀ ਪਿਤਾ ਕੈ ਸਾਥਿ ॥

Jichar Vasee Pithaa Kai Saathh ||

As long as she lived with her father,

ਆਸਾ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧

Raag Asa Guru Arjan Dev

ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥

Thichar Kanth Bahu Firai Oudhaas ||

Her Husband wandered around in sadness.

ਆਸਾ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧

Raag Asa Guru Arjan Dev

ਕਰਿ ਸੇਵਾ ਸਤ ਪੁਰਖੁ ਮਨਾਇਆ ॥

Kar Saevaa Sath Purakh Manaaeiaa ||

I served and surrendered to the Lord, the True Being;

ਆਸਾ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧

Raag Asa Guru Arjan Dev

ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥

Gur Aanee Ghar Mehi Thaa Sarab Sukh Paaeiaa ||2||

The Guru brought my bride to my home, and I obtained total happiness. ||2||

ਆਸਾ (ਮਃ ੫) (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੨

Raag Asa Guru Arjan Dev

ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥

Batheeh Sulakhanee Sach Santhath Pooth ||

She is blessed with all sublime attributes,

ਆਸਾ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੨

Raag Asa Guru Arjan Dev

ਆਗਿਆਕਾਰੀ ਸੁਘੜ ਸਰੂਪ ॥

Aagiaakaaree Sugharr Saroop ||

And her generations are unblemished.

ਆਸਾ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੩

Raag Asa Guru Arjan Dev

ਇਛ ਪੂਰੇ ਮਨ ਕੰਤ ਸੁਆਮੀ ॥

Eishh Poorae Man Kanth Suaamee ||

Her Husband, her Lord and Master, fulfills her heart's desires.

ਆਸਾ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੩

Raag Asa Guru Arjan Dev

ਸਗਲ ਸੰਤੋਖੀ ਦੇਰ ਜੇਠਾਨੀ ॥੩॥

Sagal Santhokhee Dhaer Jaethaane ||3||

Hope and desire (my younger brother-in-law and sister-in-law) are now totally content. ||3||

ਆਸਾ (ਮਃ ੫) (੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੩

Raag Asa Guru Arjan Dev

ਸਭ ਪਰਵਾਰੈ ਮਾਹਿ ਸਰੇਸਟ ॥

Sabh Paravaarai Maahi Saraesatt ||

She is the most noble of all the family.

ਆਸਾ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੪

Raag Asa Guru Arjan Dev

ਮਤੀ ਦੇਵੀ ਦੇਵਰ ਜੇਸਟ ॥

Mathee Dhaevee Dhaever Jaesatt ||

She counsels and advises her hope and desire.

ਆਸਾ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੪

Raag Asa Guru Arjan Dev

ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥

Dhann S Grihu Jith Pragattee Aae ||

How blessed is that household, in which she has appeared.

ਆਸਾ (ਮਃ ੫) (੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੪

Raag Asa Guru Arjan Dev

ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥

Jan Naanak Sukhae Sukh Vihaae ||4||3||

O servant Nanak, she passes her time in perfect peace and comfort. ||4||3||

ਆਸਾ (ਮਃ ੫) (੩) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੪

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੧

ਮਤਾ ਕਰਉ ਸੋ ਪਕਨਿ ਨ ਦੇਈ ॥

Mathaa Karo So Pakan N Dhaeee ||

Whatever I resolve, she does not allow it to come to pass.

ਆਸਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੫

Raag Asa Guru Arjan Dev

ਸੀਲ ਸੰਜਮ ਕੈ ਨਿਕਟਿ ਖਲੋਈ ॥

Seel Sanjam Kai Nikatt Khaloee ||

She stands blocking the way of goodness and self-discipline.

ਆਸਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੫

Raag Asa Guru Arjan Dev

ਵੇਸ ਕਰੇ ਬਹੁ ਰੂਪ ਦਿਖਾਵੈ ॥

Vaes Karae Bahu Roop Dhikhaavai ||

She wears many disguises, and assumes many forms,

ਆਸਾ (ਮਃ ੫) (੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੬

Raag Asa Guru Arjan Dev

ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥

Grihi Basan N Dhaeee Vakh Vakh Bharamaavai ||1||

And she does not allow me to dwell in my own home. She forces me to wander around in different directions. ||1||

ਆਸਾ (ਮਃ ੫) (੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੬

Raag Asa Guru Arjan Dev

ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥

Ghar Kee Naaeik Ghar Vaas N Dhaevai ||

She has become the mistress of my home, and she does not allow me to live in it.

ਆਸਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੬

Raag Asa Guru Arjan Dev

ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥

Jathan Karo Ourajhaae Paraevai ||1|| Rehaao ||

If I try, she fights with me. ||1||Pause||

ਆਸਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੭

Raag Asa Guru Arjan Dev

ਧੁਰ ਕੀ ਭੇਜੀ ਆਈ ਆਮਰਿ ॥

Dhhur Kee Bhaejee Aaee Aamar ||

In the beginning, she was sent as a helper,

ਆਸਾ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੭

Raag Asa Guru Arjan Dev

ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥

No Khandd Jeethae Sabh Thhaan Thhananthar ||

But she has overwhelmed the nine continents, all places and interspaces.

ਆਸਾ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੭

Raag Asa Guru Arjan Dev

ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥

Thatt Theerathh N Shhoddai Jog Sanniaas ||

She has not spared even the river banks, the sacred shrines of pilgrimage, the Yogis and Sannyasees,

ਆਸਾ (ਮਃ ੫) (੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੮

Raag Asa Guru Arjan Dev

ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥

Parr Thhaakae Sinmrith Baedh Abhiaas ||2||

Or those who tirelessly read the Simritees and study the Vedas. ||2||

ਆਸਾ (ਮਃ ੫) (੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੮

Raag Asa Guru Arjan Dev

ਜਹ ਬੈਸਉ ਤਹ ਨਾਲੇ ਬੈਸੈ ॥

Jeh Baiso Theh Naalae Baisai ||

Wherever I sit, she sits there with me.

ਆਸਾ (ਮਃ ੫) (੮) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੮

Raag Asa Guru Arjan Dev

ਸਗਲ ਭਵਨ ਮਹਿ ਸਬਲ ਪ੍ਰਵੇਸੈ ॥

Sagal Bhavan Mehi Sabal Pravaesai ||

She has imposed her power upon the whole world.

ਆਸਾ (ਮਃ ੫) (੮) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੯

Raag Asa Guru Arjan Dev

ਹੋਛੀ ਸਰਣਿ ਪਇਆ ਰਹਣੁ ਨ ਪਾਈ ॥

Hoshhee Saran Paeiaa Rehan N Paaee ||

Seeking meager protection, I am not protected from her.

ਆਸਾ (ਮਃ ੫) (੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੯

Raag Asa Guru Arjan Dev

ਕਹੁ ਮੀਤਾ ਹਉ ਕੈ ਪਹਿ ਜਾਈ ॥੩॥

Kahu Meethaa Ho Kai Pehi Jaaee ||3||

Tell me, O my friend: unto whom should I turn for protection? ||3||

ਆਸਾ (ਮਃ ੫) (੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੯

Raag Asa Guru Arjan Dev

ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥

Sun Oupadhaes Sathigur Pehi Aaeiaa ||

I heard of His Teachings, and so I have come to the True Guru.

ਆਸਾ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੦

Raag Asa Guru Arjan Dev

ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥

Gur Har Har Naam Mohi Manthra Dhrirraaeiaa ||

The Guru has implanted the Mantra of the Lord's Name, Har, Har, within me.

ਆਸਾ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੦

Raag Asa Guru Arjan Dev

ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥

Nij Ghar Vasiaa Gun Gaae Ananthaa ||

And now, I dwell in the home of my own inner self; I sing the Glorious Praises of the Infinite Lord.

ਆਸਾ (ਮਃ ੫) (੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੧

Raag Asa Guru Arjan Dev

ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥

Prabh Miliou Naanak Bheae Achinthaa ||4||

I have met God, O Nanak, and I have become care-free. ||4||

ਆਸਾ (ਮਃ ੫) (੮) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੧

Raag Asa Guru Arjan Dev

ਘਰੁ ਮੇਰਾ ਇਹ ਨਾਇਕਿ ਹਮਾਰੀ ॥

Ghar Maeraa Eih Naaeik Hamaaree ||

My home is now my own, and she is now my mistress.

ਆਸਾ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੧

Raag Asa Guru Arjan Dev

ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥

Eih Aamar Ham Gur Keeeeae Dharabaaree ||1|| Rehaao Dhoojaa ||4||4||

She is now my servant, and the Guru has made me intimate with the Lord. ||1||Second Pause||4||4||

ਆਸਾ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੨

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੧

ਪ੍ਰਥਮੇ ਮਤਾ ਜਿ ਪੜੀ ਚਲਾਵਉ ॥

Prathhamae Mathaa J Pathree Chalaavo ||

First, they advised me to send a letter.

ਆਸਾ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੩

Raag Asa Guru Arjan Dev

ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥

Dhuthreeae Mathaa Dhue Maanukh Pahuchaavo ||

Second, they advised me to send two men.

ਆਸਾ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੩

Raag Asa Guru Arjan Dev

ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥

Thritheeeae Mathaa Kishh Karo Oupaaeiaa ||

Third, they advised me to make the effort and do something.

ਆਸਾ (ਮਃ ੫) (੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੩

Raag Asa Guru Arjan Dev

ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥

Mai Sabh Kishh Shhodd Prabh Thuhee Dhhiaaeiaa ||1||

But I have renounced everything, and I meditate only on You, God. ||1||

ਆਸਾ (ਮਃ ੫) (੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੪

Raag Asa Guru Arjan Dev

ਮਹਾ ਅਨੰਦ ਅਚਿੰਤ ਸਹਜਾਇਆ ॥

Mehaa Anandh Achinth Sehajaaeiaa ||

Now, I am totally blissful, carefree and at ease.

ਆਸਾ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੪

Raag Asa Guru Arjan Dev

ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥

Dhusaman Dhooth Mueae Sukh Paaeiaa ||1|| Rehaao ||

The enemies and evil-doers have perished, and I have obtained peace. ||1||Pause||

ਆਸਾ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੫

Raag Asa Guru Arjan Dev

ਸਤਿਗੁਰਿ ਮੋ ਕਉ ਦੀਆ ਉਪਦੇਸੁ ॥

Sathigur Mo Ko Dheea Oupadhaes ||

The True Guru has imparted the Teachings to me.

ਆਸਾ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੫

Raag Asa Guru Arjan Dev

ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥

Jeeo Pindd Sabh Har Kaa Dhaes ||

My soul, body and everything belong to the Lord.

ਆਸਾ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੬

Raag Asa Guru Arjan Dev

ਜੋ ਕਿਛੁ ਕਰੀ ਸੁ ਤੇਰਾ ਤਾਣੁ ॥

Jo Kishh Karee S Thaeraa Thaan ||

Whatever I do, is by Your Almighty Power.

ਆਸਾ (ਮਃ ੫) (੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੬

Raag Asa Guru Arjan Dev

ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥

Thoon Maeree Outt Thoonhai Dheebaan ||2||

You are my only Support, You are my only Court. ||2||

ਆਸਾ (ਮਃ ੫) (੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੬

Raag Asa Guru Arjan Dev

ਤੁਧਨੋ ਛੋਡਿ ਜਾਈਐ ਪ੍ਰਭ ਕੈ ਧਰਿ ॥

Thudhhano Shhodd Jaaeeai Prabh Kain Dhhar ||

If I were to renounce You, God, unto whom could I turn?

ਆਸਾ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੬

Raag Asa Guru Arjan Dev

ਆਨ ਨ ਬੀਆ ਤੇਰੀ ਸਮਸਰਿ ॥

Aan N Beeaa Thaeree Samasar ||

There is no other, comparable to You.

ਆਸਾ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੭

Raag Asa Guru Arjan Dev

ਤੇਰੇ ਸੇਵਕ ਕਉ ਕਿਸ ਕੀ ਕਾਣਿ ॥

Thaerae Saevak Ko Kis Kee Kaan ||

Who else is Your servant to serve?

ਆਸਾ (ਮਃ ੫) (੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੭

Raag Asa Guru Arjan Dev

ਸਾਕਤੁ ਭੂਲਾ ਫਿਰੈ ਬੇਬਾਣਿ ॥੩॥

Saakath Bhoolaa Firai Baebaan ||3||

The faithless cynics are deluded; they wander around in the wilderness. ||3||

ਆਸਾ (ਮਃ ੫) (੫) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੭

Raag Asa Guru Arjan Dev

ਤੇਰੀ ਵਡਿਆਈ ਕਹੀ ਨ ਜਾਇ ॥

Thaeree Vaddiaaee Kehee N Jaaee ||

Your Glorious Greatness cannot be described.

ਆਸਾ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੮

Raag Asa Guru Arjan Dev

ਜਹ ਕਹ ਰਾਖਿ ਲੈਹਿ ਗਲਿ ਲਾਇ ॥

Jeh Keh Raakh Laihi Gal Laae ||

Wherever I am, you save me, hugging me close in Your embrace.

ਆਸਾ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੮

Raag Asa Guru Arjan Dev

ਨਾਨਕ ਦਾਸ ਤੇਰੀ ਸਰਣਾਈ ॥

Naanak Dhaas Thaeree Saranaaee ||

Nanak, Your slave, has entered Your Sanctuary.

ਆਸਾ (ਮਃ ੫) (੫) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੮

Raag Asa Guru Arjan Dev

ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥

Prabh Raakhee Paij Vajee Vaadhhaaee ||4||5||

God has preserved his honor, and congratulations are pouring in. ||4||5||

ਆਸਾ (ਮਃ ੫) (੫) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੧ ਪੰ. ੧੯

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੨